



Vardhman

Delivering Excellence. Since 1965.

VARDHMAN HOLDINGS LIMITED

CHANDIGARH ROAD
LUDHIANA-141010, PUNJAB
T: +91-161-2228943-48
F: +91-0161-2601048
E: secretarial.lud@vardhman.com

Ref: VHL:SCY:MAY:2021-22

Dated: 27-May-2021

BSE Limited,
25th Floor, New Trading Ring,
Rotunda Building, P.J Towers,
Dalal Street, MUMBAI-400001.
Scrip Code: 500439

National Stock Exchange of India Limited,
Exchange Plaza, Bandra-Kurla Complex,
Bandra (East),
MUMBAI-400 051
Scrip Code: VHL

Subject: Newspaper publication of Financial Results for the Quarter/ Year ended 31st March, 2021.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter/ Year ended 31st March, 2021 published in "Desh Sewak" and "Financial Express" on 27th May, 2021.

This is for your information and records.

Thanking you,

FOR VARDHMAN HOLDINGS LIMITED



(SWATI MANGLA)
COMPANY SECRETARY

YARNS | FABRICS | THREADS | GARMENTS | FIBRES | STEELS

PAN NO.: AABCV8088P CIN: LI7111PB1962PLC002463

WWW.VARDHMAN.COM

Kotak for fiscal package to deal with Covid impact

PRESSTRUST OF INDIA
New Delhi, May 26

AMID THE SECOND wave of COVID-19 pandemic, CII president Uday Kotak on Wednesday "strongly" recommended the government to consider another fiscal package to support the lower end of the society as well as small and medium businesses.

The government could consider increasing the quantum of the credit guarantee scheme for providing collateral-free loans to small businesses from ₹3 lakh crore to ₹5 lakh crore, he told PTI in an interview.

Last year, the government had announced the ₹3-lakh crore Emergency Credit Line Guarantee Scheme (ECLGS) as part of the Atmanirbhar Bharat package.

Kotak said the COVID 2.0 has turned out to be "very very damaging" and has shaken the country, particularly in April and May.

On the impact of the second wave of the pandemic on the GDP, Kotak said the initial feedback suggests that it was adversely impacting the economy and also the growth.

As against the initial expectations of an 11% growth in the current fiscal on a lower base of the previous fiscal, Kotak said, "It would be fair to say that it is likely to be probably less... it is likely to be less than 10%. We have to watch the situation."

Amid this background, he



Uday Kotak

said, "I would strongly recommend to the government to consider a fiscal package to support the lower end of the society and small and medium businesses. That can be through direct transfers, including through food and other measures on the one hand, and second schemes to support SMEs could be in the form of an additional package under the ECLGS scheme, which they did last year."

In 2020, the government announced the "Atmanirbhar Bharat" package to perk up the economy and the overall stimulus was estimated to be worth around ₹27.1 lakh crore, which was more than 13% of the national GDP.

To mitigate the impact of the pandemic, the government and the Reserve Bank of India had come out with a series of packages in a phased manner totalling around ₹30 lakh crore, which is 15% of the GDP.

Expedite clearance of cylinders, pressure vehicles for medical oxygen: CBIC

PRESS TRUST OF INDIA
New Delhi, May 26

THE CENTRAL BOARD of Indirect Taxes and Customs (CBIC) has asked field offices to give customs clearance to cylinders and pressure vehicles for storage and transportation of medical oxygen for COVID relief work without PESO certification.

The Department for Promotion of Industry and Internal Trade (DPIIT) had earlier this month eased norms under Gas Cylinders Rules, 2016, to fast track approvals for imported cylinders and

CBIC said the certification of Petroleum and Explosive Safety Organization (PESO) will not be mandatory before importing consignment of oxygen cylinders and containers

pressure vessels for storage and transportation of medical oxygen amid rising COVID cases.

It said the certification of Petroleum and Explosive Safety Organization (PESO)

will not be mandatory before importing consignment of oxygen cylinders and containers. The CBIC on Tuesday issued instructions to customs principal chief commissioners asking them to sensitise the field officers about the changes in certification norms and ensure that customs clearance of such imports are expedited on arrival.

"Customs is requested to give necessary clearances without PESO approvals for such items received at the ports/airports for COVID relief works," the CBIC instruction said.

Haq, ek behtar zindagi ka.

Notice For Declaration Of Income Distribution Cum Capital Withdrawal

UTI Regular Savings Fund

Name of the Plan	Quantum of Dividend (Gross Distributable Amt.)*		Record Date	Face Value (per unit)	NAV as on 25-05-21 (per unit)
	%	₹ per unit			
UTI Regular Savings Fund - Regular Plan - Monthly Income Distribution cum capital withdrawal option (IDCW)	0.80	0.0800	Tuesday June 01, 2021	₹10.00	15.2308
UTI Regular Savings Fund - Direct Plan - Monthly Income Distribution cum capital withdrawal option (IDCW)					16.3583

*Distribution of above dividend are subject to the availability of distributable surplus as on record date. Dividend payment to the investor will be lower to the extent of statutory levy (if applicable).

Pursuant to payment of dividend, the NAV of the income distribution cum capital withdrawal options of the scheme would fall to the extent of payout and statutory levy (if applicable).

Such of the unitholders under the income distribution cum capital withdrawal options whose names appear in the register of unitholders as at the close of business hours on the record date fixed for each income distribution cum capital withdrawal shall be entitled to receive the income distribution cum capital withdrawal so distributed. The reinvestment, if any, shall be treated as constructive payment of dividend to the unitholders as also constructive receipt of payment of the amount by the unitholders. No load will be charged on units allotted on reinvestment of dividend.

Mumbai May 26, 2021 Toll Free No.: 1800 266 1230 Website: www.utmfund.com

The time to invest now is through - UTI SIP

REGISTERED OFFICE: UTI Tower, "Gri" Block, Bandra Kurla Complex, Bandra [E], Mumbai - 400051. Phone: 022-66786666. UTI Asset Management Company Ltd. (Investment Manager for UTI Mutual Fund) E-mail: invest@uti.co.in, [CIN-U65991MH2002PLC137867]. For more information, please contact the nearest UTI Financial Centre or your AMFI/NISM certified Mutual Fund distributor, for a copy of Statement of Additional Information, Scheme Information Document and Key Information Memorandum cum Application Form. UTI-SIP is only an investment approach applied to various equity, debt and balanced schemes of UTI Mutual Fund (UTI MF) and is not the name of a scheme / plan of UTI MF.

Mutual Fund investments are subject to market risks, read all scheme related documents carefully.

● CANE DUES AT ₹12,000 CRORE UP's sugar production touches 110 lakh tn

DEEPA JAINANI
Lucknow, May 26

AS SUGAR MILLS in Uttar Pradesh start inching towards closure, the state's 120 sugar mills have so far produced 110 lakh tonne, which is approximately 12% less than last year's production of 126 lakh tonne.

According to industry sources, the season in UP may well end with total output of a little over 110.5 lakh tonne.

According to data accessed by FE, as on May 24, the 120 mills that operated in this season have paid ₹20,324 crore cane dues to the farmers, while ₹11,913 crore are still pending. The 93 private sugar mills operating in the state have cleared 65% of their dues and still owe approximately ₹10,087 cr, while 24 UP Cooperative sugar mills have paid 38.48% and owe ₹16.29 cr.

The three UP sugar corporations have paid 49% of their dues and still owe ₹197 crore.

The payment of ₹20,324 crore is slightly more than 63%

of the total cane dues during the season, when mills crushed 1018.82 lakh tonne of sugarcane to produce 109.81 lakh tonne of sugar.

While last year's (2019-20) cane dues at the end of the season stood at a historical high of ₹14,800 crore, in 2018-19, the closing dues were at ₹10,213.88 crore, while in 2017-18, the closing dues were to the tune of ₹12,419.63 crore.

While the state's average payment is around 63%, some private sugar mills' performance is abysmally poor. The major defaulters are the Yadu group's two mills that have made only 3.06% of its total cane dues, while the Modi group's two mills have paid only 3.93% of its total cane dues. The Bajaj group too, which has 14 sugar mills in the state, has paid a meagre 15.8% of its total dues, while Simbhaoli group's three sugar mills have paid a mere 24.12%.

However, groups such Dwarikesh, DSC, Dalmia, Birla, Dhampur, Triveni, IPL and Balrampur Chini have paid well.

LYKA LABS LIMITED
CIN: L24230G1976PLC008738
Regd. Office: 4801/B & 4802/A, GIDC Industrial Estate, Ankleshwar 393 002.
Corporate Office: Ground Floor, Spencer Building, 30, Forgett Street, Grant Road (West), Mumbai - 400 036.
Email: companysecretary@lykalabs.com

NOTICE

Notice is hereby given that in terms of Regulation 29 read with Regulation 47 of SEBI (Listing Obligations and Disclosure Requirements) Regulations, 2015 that a meeting of the Board of Directors of the Company is convened on Wednesday, June 02, 2021 at its corporate office to consider and adopt Audited Standalone and Consolidated Financial Results for the fourth quarter and Financial year ended 31 March, 2021. The said intimation will also be available on the website of BSE Ltd (www.bseindia.com) and National Stock Exchange of India Limited (www.nseindia.com) where equity shares of the Company are listed and will also be made available on the website of the Company viz. www.lykalabs.com.

Sd/-
Piyush Hindia
Date: 26 May, 2021
Company Secretary & Compliance Officer

IOL Chemicals and Pharmaceuticals Limited
Regd. Office : Village & Post Office - Handiaya, Fatehgarh Chhanna Road, Tehsil & District - Barnala-148107, Punjab
CIN: L24116PB1986PLC007030 www.iolcp.com
Ph No. +91-1679-285285-86, Fax: +91-1679-285292, Email: investor@iolcp.com

NOTICE

Pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, notice is hereby given that the meeting of the Board of Directors is scheduled to be held on **Friday, the 04th June 2021** inter-alia to consider and approve the Audited Financial Results of the Company for the Quarter and year ended 31st March 2021.

Further, pursuant to the requirements of SEBI (Prohibition of Insider Trading) Regulations, 2015 and Company's "Code of Conduct to Regulate, Monitor and Reporting of Trading by Designated Persons", the Trading Window which is closed with effect from 01st April 2021 shall continue to close till the expiry of 48 hours from the date of financial results for Quarter and year ended 31st March 2021 are made public. Accordingly, the trading window shall reopen on 07th June 2021.

Further detail of the same is available on the website of the Company www.iolcp.com and the website of the Stock Exchanges where the shares of the Company are listed i.e. www.nseindia.com and www.bseindia.com.

For IOL Chemicals and Pharmaceuticals Limited Sd/-
Abhay Raj Singh
Date: 26th May 2021
AVP & Company Secretary

Vardhman VARDHMAN HOLDINGS LIMITED
Delivering Excellence. Since 1965
Regd. Office : Chandigarh Road, Ludhiana-141010
Corporate Identity Number (CIN): L17111PB1962PLC002463, PAN: AABC8088P
Website: www.vardhman.com Email: secretarial.lud@vardhman.com

Audited Consolidated Financial Results for the quarter and year ended 31st March, 2021						
Sr. No.	Particulars	Quarter Ended March 31, 2021		Year Ended March 31, 2021		
		Audited (Refer note no.2)	Unaudited	Audited (Refer note no.2)	Audited	
1	Total Income from Operations	8.52	(2.35)	(0.33)	21.03	13.82
2	Net Profit/(Loss) for the period (before Tax, Share of Profit/(Loss) of Associates and Exceptional Items)	7.24	(2.68)	(4.00)	18.75	7.83
3	Net Profit/(Loss) for the period before tax, Share of Profit/(Loss) of Associates (after Exceptional Items)	7.24	(2.68)	(4.00)	18.75	7.83
4	Net Profit/(Loss) for the period after tax, Share of Profit/(Loss) of Associates (after Exceptional Items)	75.03	44.01	36.10	129.51	159.71
5	Total Comprehensive Income/ (Expenditure) for the period [Comprising Profit/(Loss) for the period (after tax) and Other Comprehensive Income/ (Expenditure) (after tax)]	85.96	64.14	20.37	180.11	130.13
6	Paid up Equity Share Capital	3.19	3.19	3.19	3.19	3.19
7	Reserves (excluding Revaluation Reserve & Non controlling interest interest) as shown in the Audited Balance Sheet of the previous year				2,302.60	2,122.49
8	Earnings Per Share (of Rs. 10/- each) (in Rs.) (not annualized):					
	(a) Basic	235.08	137.90	113.11	405.80	500.43
	(b) Diluted	235.08	137.90	113.11	405.80	500.43

NOTES:

- The above is an extract of the detailed format of quarterly and yearly financial Results filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full format of the quarterly and yearly financial Results are available on the Stock Exchanges websites i.e. www.bseindia.com and www.nseindia.com and also on website of the Company, i.e. www.vardhman.com.
- The figures for the quarter ended March 31 are the balancing figures between audited figures in respect of the full financial year and the published year to date figures upto 31st December.
- The Board of directors has recommended a dividend of Rs. 5/- per share on fully paid up equity shares of the company.
- Financial results of Vardhman Holdings Limited (Standalone Information):

Sr. No. Particulars						
Sr. No.	Particulars	Quarter Ended March 31, 2021		Year Ended March 31, 2021		
		Audited (Refer note no.2)	Unaudited	Audited (Refer note no.2)	Audited	
1	Total income from operations	8.52	(2.35)	(0.33)	21.03	40.62
2	Profit before tax	7.24	(2.68)	(4.00)	18.75	34.63
3	Net Profit after tax	6.05	(2.56)	(1.79)	15.05	33.30
4	Total Comprehensive Income	16.98	17.57	(17.52)	65.65	3.71

For Vardhman Holdings Limited Sd/-
(S.P. Oswal)
Chairman & Managing Director
Place : Ludhiana
Date : May 26, 2021

RUBFILA International Limited
CIN L25199KL1993PLC007018
Regd. Office: New Indl. Dev. Area, Menonpara Road, Kanjikode, PALAKKAD - 678 621, Kerala.
Phone No. 0491 2567261 - 64, e-Mail: rubfila@gmail.com

Extract of Audited Financial Results for the Quarter/Year Ended 31st March, 2021

Sl. No.	Particulars	Standalone Results			Consolidated Results		
		Quarter ended 31.03.2021	Year ended 31.03.2021	Corresponding Quarter ended 31.03.2020	Quarter ended 31.03.2021	Year ended 31.03.2021	Corresponding Quarter ended 31.03.2020
		(₹ in Lakhs)	(₹ in Lakhs)	(₹ in Lakhs)	(₹ in Lakhs)	(₹ in Lakhs)	(₹ in Lakhs)
1)	Total Income from Operations (net)	10,108.97	27,186.41	5,287.22	11,520.14	32,549.78	6,863.91
2)	Net Profit/(Loss) for the period (before Tax and Exceptional Items)	1,488.40	4,024.69	573.28	1,532.16	4,505.10	693.39
3)	Net Profit/(Loss) for the period before Tax (after Exceptional Items)	1,488.40	4,024.69	573.28	1,532.16	4,505.10	693.39
4)	Net Profit/(Loss) for the period after Tax	1,130.29	3,025.44	401.99	1,153.31	3,342.68	475.93
5)	Total Comprehensive Income for the period (Comprising Profit & Loss for the period (after Tax) and Other Comprehensive Income (after Tax))	1,061.33	2,956.48	411.27	1,085.81	3,275.18	394.06
6)	Equity Share Capital (Face Value Rs. 5/-)	2,713.38	2,713.38	2,473.38	2,713.38	2,713.38	2,473.38
7)	Reserves (Excluding Revaluation Reserve as shown in the Balance Sheet of Previous Year)*		16,566.47			17,005.83	
8)	Earnings Per Share - EPS (of Rs. 5/- each) (for Continuing operations)						
	a) Basic	2.07	5.76	0.87	2.12	6.38	0.83
	b) Diluted	2.05	5.71	0.85	2.10	6.33	0.82

Notes:-

- The above is an extract of the detailed format of Quarterly / Annual Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly/Annual Financial Results are available on the Websites of the Stock Exchange, and on Company's Website (www.rubfila.com).
- The audited standalone / consolidated financial results have been prepared in accordance with the recognition and measurement principles of applicable Indian Accounting Standards ("Ind AS") notified under the Companies (Indian Accounting Standards) Rules, 2015, as amended, as specified in section 133 of the Companies Act, 2013.
- The above financial results have been reviewed by the audit committee and approved by the board of directors at their meeting held on 25 May 2021. Audit under regulation 33 of the SEBI (Listing Obligations and Disclosure Requirements) Regulations 2015 has been carried out by the statutory auditors of the company. The auditors have expressed an unqualified report on the above results.
- The Board of Directors of Rubfila International Limited (the Company) has recommended a final dividend of Rs. 1.30/- (Rupees one and Thirty paise only) per share amounting to Rs. 705.48 Lakhs on equity shares of Rs. 5/- each for the year, subject to approval from Shareholders.
- The Consolidated financial results for the quarters ended March 31, 2021 and year to date result for March 31, 2021 includes the financial results of its subsidiary M/s Premier Issues India Limited. The financial results of the year ended March 31, 2020 includes the financial results of M/s Premier Issues India Limited (Joint Venture Company) consolidated under Equity Method until 12.09.19.
- The Company has only one reportable business segment viz. "Latex Rubber Thread" and its subsidiary also has one reportable business segment viz. "Paper Issues".
- The Company has considered the possible effects that may result from the Covid 19 pandemic on the carrying amounts of property, plant and equipment, investments, inventories, receivables and other current assets. In developing the assumptions relating to the possible future uncertainties in the global economic conditions because of this pandemic, the management, as at the date of approval of these financial results, has used internal and external sources on the expected future performance of the Company.
- The number of Investor Complaints pending at the beginning of the quarter was nil, no complaints were received during the quarter and no complaints were pending at the end of the quarter.
- The figures of current quarter (i.e. three months ended March 31, 2021) and the corresponding previous quarter (i.e. three months ended March 31, 2020) are the balancing figures between the audited figures in respect of the full financial year and the published year to date figures upto the end of third quarter of the respective financial years, which have been subject to limited review.
- Previous period figures have been regrouped / reclassified wherever considered necessary to correspond with the current period's classification / disclosure.

For and on behalf of Board of Directors
RUBFILA INTERNATIONAL LTD
Sd/-
G. KRISHNA KUMAR
Managing Director
Place : Palakkad
Date : 25th May 2021

HINDUSTAN COMPOSITES LIMITED
CIN No. L29120MH1964PLC012955
Regd. Office: A Tower, 8th Floor, Peninsula Business Park, Senapati Bapat Marg, Lower Parel, Mumbai - 400 013 Tel: 022-66880100, Fax: 022-66880105 visit us at www.hindcompo.com

EXTRACT OF AUDITED STANDALONE AND CONSOLIDATED FINANCIAL RESULTS FOR THE QUARTER AND YEAR ENDED 31st MARCH, 2021

Sr. No.	Particulars	Standalone			Consolidated		
		Three Months Ended 31-Mar-21	Three Months Ended 31-Mar-20	Year Ended 31-Mar-21	Three Months Ended 31-Mar-21	Three Months Ended 31-Mar-20	Year Ended 31-Mar-21
		(Audited)	(Audited)	(Audited)	(Audited)	(Audited)	(Audited)
1	Total income from operations (Net)	5,829	4,157	18,459	5,829	4,157	18,459
2	Net Profit after tax *	548	275	2,099	538	232	1,972
3	Total Comprehensive Income for the period (Comprising profit for the period (after tax) and other comprising income (after tax))	1,159	(765)	5,038	1,435	(808)	5,891
4	Paid-up Equity Share Capital (Face Value Rs. 5/- each)	738	738	738	738	738	738
5	Other equity			81,169			80,961
6	Earning per Share (before and after extraordinary items) Basic and Diluted (Rs.)	3.71	1.86	14.21	3.64	1.57	13.35

* There is no extra ordinary item during the quarter and year ended.

Notes:

- The above results were reviewed by the Audit Committee and approved by the Board of Directors in their meeting held on 26th May, 2021. The Board of directors of the company has recommended the payment of dividend on equity shares of Rs. 5/- each @ Rs. 2 per share for the year ended 31st March, 2021.
- The above is an extract of the detailed format of Financial Results filed with Stock Exchange under Regulation 33 of the SEBI (Listing Obligations and Disclosure Requirement) Regulations, 2015. The full format of the Financial Results are available on the Stock Exchanges website (www.bseindia.com, www.nseindia.com) and on Company's website (www.hindcompo.com).
- In view of the recent surge in Covid-19 cases, many states reintroduced some restrictions which have temporarily disrupted the operations at its manufacturing plants. The Company is in compliance with the various guidelines issued / relaxations provided by the Government / respective authorities from time to time, presently working at its normal capacity similar to the pre COVID levels with adequate precautions for safety and well being of its employees. The management apart from considering the internal and external information upto the date of approval of these financial results expects to recover the carrying amount of the assets including financial investments. The Company will continue to closely monitor any material changes to future economic conditions.
- Previous periods' figures have been rearranged / regrouped wherever considered necessary to conform to the presentation of the current period. All figures of financial results have been rounded off to nearest lakhs rupees.

For Hindustan Composites Limited
P.K. Choudhary
Managing Director
(DIN No. 00535670)
Place : Mumbai
Date : 26th May, 2021

J. KUMAR INFRAPROJECTS LTD.
CIN : L74210MH1999PLC122886
Reg. Office: 16-A, Andheri Industrial Estate, Veera Desai Road, Andheri (W), Mumbai - 400 053, Tel: 022-67743555, Fax 022-26730814,
Email: info@jkumar.com, Website: www.jkumar.com

EXTRACT OF THE STANDALONE AUDITED FINANCIAL RESULTS FOR THE QUARTER & YEAR ENDED MARCH 31, 2021

Particulars	Quarter Ended		Year Ended	Year Ended
	31-Mar-2021	31-Mar-2020		
	Audited	Unaudited	Audited	Audited
Total Income from operations	99,199.16	81,621.03	87,778.08	257,054.41
Other Income	645.74	686.06	804.19	2,528.95
Total Income	99,844.90	82,307.09	88,582.27	259,613.36
Net Profit / (Loss) for the period (Before Tax, Exceptional and/or Extraordinary Items)	4,443.61	6,171.12	4,031.38	8,856.82
Net Profit / (Loss) for the period before tax (After Exceptional and/or Extraordinary Items)	4,443.61	6,171.12	4,031.38	8,856.82
Net Profit / (Loss) for the period After tax (After Exceptional and/or Extraordinary Items)	3,270.63	4,491.12	3,105.70	6,391.46
Total Comprehensive Income for the period after tax and Other Comprehensive Income (after tax)	3,224.87	4,555.38	3,236.51	6,538.50
Equity Share Capital	3,783.28	3,783.28	3,783.28	3,783.28
Other Equity (Excluding Revaluation Reserve)	-	-	-	184,905.69
Earning per Share (in ₹) Face Value of ₹ 5/- each				
Basic :	4.32	5.94	4.10	8.45
Diluted :	4.32	5.94	4.10	8.45

NOTES:-

- The above standalone audited financial results which are published in accordance with Regulation 33 of the SEBI (Listing Obligations & Disclosure Requirements) Regulations, 2015 ("Listing Regulations") have been reviewed by the Audit Committee and approved by the Board of Directors at their meeting held on **Wednesday May 26, 2021**. The above standalone audited financial results have been audited by the statutory auditors of the Company. The Statutory auditor have expressed an unmodified opinion.
- These results have been prepared in accordance with the Indian Accounting Standards as prescribed under section 133 of the Companies Act, 2013 read with Companies (Indian Accounting Standards) Rules as amended from time to time.
- The Company has considered the possible effects that may result from COVID-19 in preparation of the financial results. The Company continues to monitor the impact of COVID-19 on its business, customers, vendors and employees, etc. The Company has exercised due care in significant accounting judgements and estimates in relation to the recoverability of receivables, investments and loans and advances, based on the information available to date, both internal and external, while preparing the Company's financial results for the current period.
- The Company is primarily engaged in "Construction and Engineering Activities" and there are no other reportable segments under Ind AS 108 "Operating Segments".
- The figures for the last quarter are the balancing figures between audited figures in respect of full financial year and the published year to date figures upto third quarter of the respective financial years.
- The Board of Directors at its meeting held on May 26, 2021 have recommended a dividend ₹ 1/- per equity share of face value of ₹ 5/- each for the financial year 2020-21, which is subject to approval of the shareholders in the ensuing Annual General Meeting.
- The figures for the previous period have been regrouped and /or rearranged wherever considered necessary.

By Order of the Board
For J. Kumar Infraprojects Limited
Jagdish Kumar M. Gupta
Executive Chairman
DIN No. : 00628053
Date : May 26, 2021
Place : Mumbai

